

# Jagat Guru Nanak Dev Punjab State Open University, Patiala

Controller of Examinations  
E-Mail: [coepsou@psou.ac.in](mailto:coepsou@psou.ac.in)



Established by Act No.19 of 2019 of  
Legislature of the State of Punjab, Patiala

Ref. No/PSOU/COE/....723

Date 22/11/2023

ਸਮੂਹ ਕੋਆਰਡੀਨੇਟਰ (ਪ੍ਰਿੰਟਿੰਗ ਸੈਲ)

ਪ੍ਰੀਖਿਆਵਾਂ (January 2024)

ਵਿਸ਼ਾ:- January 2024 ਪ੍ਰੀਖਿਆਵਾਂ ਦੇ ਸੰਚਾਲਨ ਲਈ ਕੋਆਰਡੀਨੇਟਰ (ਪ੍ਰਿੰਟਿੰਗ ਸੈਲ) ਲਈ ਹਦਾਇਤਾਂ।

ਯੂਨੀਵਰਸਿਟੀ ਪ੍ਰੀਖਿਆਵਾਂ ਦੇ ਸੰਚਾਲਨ ਲਈ ਲਗਾਏ ਗਏ ਕੋਆਰਡੀਨੇਟਰ (ਪ੍ਰਿੰਟਿੰਗ ਸੈਲ) ਲਈ ਹੇਠ ਲਿਖੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ:

1. ਯੂਨੀਵਰਸਿਟੀ ਵਲੋਂ ਪੁਸ਼ਨ ਪੱਤਰ ਆਨਲਾਈਨ ਭੇਜੋ ਜਾਣਗੇ। ਪੁਸ਼ਨ ਪੱਤਰ ਡਾਊਨਲੋਡ ਅਤੇ ਪ੍ਰਿੰਟ ਕਰਨ ਦੀ ਜਿੰਮੇਵਾਰੀ ਕੋਆਰਡੀਨੇਟਰ (ਪ੍ਰਿੰਟਿੰਗ ਸੈਲ) ਦੀ ਹੋਵੇਗੀ।
2. ਕੋਆਰਡੀਨੇਟਰ (ਪ੍ਰਿੰਟਿੰਗ ਸੈਲ) ਦੀ ਨਿਯੁਕਤੀ ਸੰਸਥਾ/ਪ੍ਰੀਖਿਆ ਕੇਂਦਰ ਵਲੋਂ ਕੀਤੀ ਜਾਵੇਗੀ, ਪ੍ਰੰਤੂ ਕੋਆਰਡੀਨੇਟਰ (ਪ੍ਰਿੰਟਿੰਗ ਸੈਲ) ਸਬੰਧਤ ਸੰਸਥਾ ਅਤੇ ਯੂਨੀਵਰਸਿਟੀ ਦੇ ਸੰਪਰਕ ਵਿੱਚ ਹੋਵੇਗਾ। ਇਸ ਲਈ ਕੋਆਰਡੀਨੇਟਰ ਪ੍ਰੀਖਿਆ ਕੇਂਦਰ ਦੀ ਰੋਜ਼ਾਨਾ ਰਿਪੋਰਟ ਦਾ ਨੁਮਾਇੰਦਾ ਹੈ ਜੋ ਕਿ ਯੂਨੀਵਰਸਿਟੀ ਨੂੰ ਸਬੰਧਤ ਕੰਟਰੋਲਰ/ਚੀਫ ਕੋਆਰਡੀਨੇਟਰ ਵਲੋਂ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਭੇਜੀ ਜਾਵੇਗੀ।
3. ਕੋਆਰਡੀਨੇਟਰ ਦੀ ਡਿਊਟੀ ਪ੍ਰੀਖਿਆ ਕੇਂਦਰ ਵਿੱਚ ਪਹਿਲਾ ਪੇਪਰ ਸੁਰੂ ਹੋਣ ਤੋਂ ਇਕ ਦਿਨ ਪਹਿਲਾਂ ਸੁਰੂ ਹੋਵੇਗੀ। ਕੋਆਰਡੀਨੇਟਰ ਦੀ ਡਿਊਟੀ ਪ੍ਰੀਖਿਆ ਕੇਂਦਰ ਵਿੱਚ ਰੋਜ਼ਾਨਾ ਦੇਵੇਂ ਸੈਸ਼ਨਾਂ (ਸਵੇਰੇ ਅਤੇ ਸ਼ਾਮ) ਦੇ ਪੇਪਰ ਸੁਰੂ ਹੋਣ ਤੋਂ ਡੇਢ ਘੰਟਾ ਪਹਿਲਾਂ ਅਤੇ ਪੁਸ਼ਨ ਪੱਤਰ ਇਮਤਿਹਾਨ ਕੇਂਦਰ ਵਿੱਚ ਪਹੁੰਚਣ ਤੱਕ ਹੋਵੇਗੀ। ਕਿਸੇ ਵੀ ਕੋਆਰਡੀਨੇਟਰ ਨੂੰ ਆਪਣੀ ਡਿਊਟੀ ਪ੍ਰੀਖਿਆਵਾਂ ਦੇਰਾਨ ਛੱਡਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
4. ਯੂਨੀਵਰਸਿਟੀ ਵਲੋਂ ਸਾਰੇ ਕੋਆਰਡੀਨੇਟਰਾਂ ਨਾਲ ਤਾਲਮੇਲ ਕਰਨ ਲਈ ਯੂਨੀਵਰਸਿਟੀ ਦੀ ਵੈਬਸਾਈਟ <https://psou.ac.in/examination> ਤੇ ਪਹਿਲਾਂ ਹੀ ਚੱਲ ਰਹੇ ਪ੍ਰੀਖਿਆ ਕੇਂਦਰ ਦੇ ਲੋਗਿਨ ਵਿੱਚ ਹੀ ਕੋਆਰਡੀਨੇਟਰ/ਸੁਪਰਡੈਂਟ/ਡਿਪਟੀ ਸੁਪਰਡੈਂਟ ਨਾਲ ਸਬੰਧਤ ਕੰਮਕਾਜ ਕਰਨ ਦੀ ਆਨਲਾਈਨ ਸੁਵਿਧਾ ਦਿੱਤੀ ਗਈ ਹੈ। ਹੇਠ ਲਿਖੀ ਸੂਚਨਾਂ ਇਸ ਸਿਸਟਮ ਰਾਹੀਂ ਲਈ ਜਾ ਸਕਦੀ ਹੈ:
  - ਯੂਨੀਵਰਸਿਟੀ ਵਲੋਂ ਭੇਜੇ ਗਏ ਪੱਤਰ ਅਤੇ ਹੋਰ ਸੰਬੰਧਤ ਜਾਣਕਾਰੀ।
  - ਉਪਰੋਕਤ ਸੂਚਨਾਵਾਂ ਨੂੰ ਜਾਣ ਲਈ ਰੋਜ਼ਾਨਾ ਘੱਟੋ-ਘੱਟ 2 ਵਾਰੀ ਆਨਲਾਈਨ ਸਿਸਟਮ ਵਿੱਚ ਲੋਗਿਨ ਕਰਨ ਹੋਵੇਗਾ।

5. ਕੋਆਰਡੀਨੇਟਰ ਨੂੰ ਯੂਨੀਵਰਸਿਟੀ ਦੀਆਂ ਹਦਾਇਤਾਂ ਮੁਤਾਬਕ ਪ੍ਰਿੰਟਿੰਗ ਸੈਲ ਲਈ ਲੋੜੀਦਾ ਚਾਂਚਾ ਅਤੇ ਸਮਾਨ ਆਦਿ ਸਬੰਧਤ ਸੰਸਥਾ/ਪ੍ਰਿੰਸੀਪਲ ਵਲੋਂ ਮੁਹੱਈਆ ਕਰਵਾਇਆ ਜਾਵੇਗਾ।
  - ਸੰਸਥਾ ਵਿੱਚ ਇੰਟਰਨੈੱਟ ਦਾ ਕੁਨੈਕਸ਼ਨ ਹੋਣਾ ਜ਼ਰੂਰੀ ਹੈ, ਜਿਸ ਲਈ ਕੋਮਿਸ਼ਨ ਕੀਤੀ ਜਾਵੇ ਕਿ ਇੱਕ ਕੁਨੈਕਸ਼ਨ ਲੀਜ਼ ਲਾਈਨ Broad band connection (wired not Mobile Connection) ਵਾਲਾ ਹੋਵੇ।
  - ਪ੍ਰਸ਼ਨ ਪੱਤਰ ਡਾਊਨਲੋਡ ਅਤੇ ਪ੍ਰਿੰਟ ਕਰਨ ਲਈ ਇਕ ਸਟਰੋਂਗ ਰੂਮ ਹੋਣਾ ਚਾਹੀਦਾ ਹੈ। ਜੇ ਕਿ ਸਬੰਧਤ ਸੰਸਥਾ/ਕਾਲਜ ਵਿੱਚ ਸੁਰੱਖਿਅਤ ਥਾਂ ਤੇ ਹੀ ਬਣਾਇਆ ਜਾਵੇ ਤਾਂ ਕਿ ਪ੍ਰਸ਼ਨ ਪੱਤਰਾਂ ਦੀ ਪੂਰੀ ਸਹਿਯੋਗੀ ਰੱਖੀ ਜਾ ਸਕੇ (ਡਾਊਨਲੋਡ ਅਤੇ ਪ੍ਰਿੰਟਿੰਗ ਸਮੇਂ)।
  - ਪ੍ਰਸ਼ਨ ਪੱਤਰ ਪ੍ਰਿੰਟ ਕਰਨ ਲਈ ਦੋ ਜਾਂ ਤਿੰਨ ਕਾਪਿਊਟਰ, ਦੋ ਪ੍ਰਿੰਟਰ ਅਤੇ ਇੱਕ ਟੋਟੇ ਕਾਪੀ ਮਸ਼ੀਨ ਦਾ ਇੰਤਜ਼ਮ ਪ੍ਰਿੰਟਿੰਗ ਸੈਲ ਵਿੱਚ ਹੋਣਾ ਲਾਜ਼ਮੀ ਹੈ, ਜੇ ਕਿ ਸਬੰਧਤ ਪ੍ਰਿੰਟਿੰਗ ਕੇਂਦਰ ਦੇ ਪ੍ਰਿੰਸੀਪਲ/ਚੀਫ ਕੋਆਰਡੀਨੇਟਰ ਵਲੋਂ ਮੁਹੱਈਆ ਕਰਵਾਇਆ ਜਾਵੇਗਾ।
6. ਕੋਆਰਡੀਨੇਟਰ (ਪ੍ਰਿੰਟਿੰਗ ਸੈਲ) ਵਲੋਂ ਪ੍ਰਿੰਟਿੰਗ ਵਾਲੇ ਦਿਨ ਸਵੇਰ ਦੇ ਸੈਸ਼ਨ ਲਈ ਪੇਪਰ 8:00 ਵਜੇ ਆਨਲਾਈਨ ਡਾਊਨਲੋਡ ਕੀਤਾ ਜਾਵੇਗਾ ਅਤੇ ਸ਼ਾਮ ਦੇ ਸੈਸ਼ਨ ਲਈ ਪੇਪਰ ਦੁਪਹਿਰ 12:00 ਵਜੇ ਆਨਲਾਈਨ ਡਾਊਨਲੋਡ ਕੀਤਾ ਜਾਵੇਗਾ।
7. ਯੂਨੀਵਰਸਿਟੀ ਵਲੋਂ ਪ੍ਰਸ਼ਨ ਪੱਤਰ ਉਪਰੋਕਤ ਸਮੇਂ ਤੇ ਹੀ ਆਨਲਾਈਨ ਸਿਸਟਮ ਰਾਹੀਂ ਕੋਆਰਡੀਨੇਟਰ ਦੇ ਲੋਗਿਨ ਵਿੱਚ ਭੇਜੇ ਜਾਣਗੇ।
8. ਕੋਆਰਡੀਨੇਟਰ ਵਲੋਂ ਆਪਣੇ ਲੋਗਿਨ ਰਾਹੀਂ ਪ੍ਰਸ਼ਨ ਪੱਤਰ ਨੂੰ ਡਾਊਨਲੋਡ ਕਰਕੇ ਪ੍ਰਿੰਟ ਕੀਤਾ ਜਾਵੇਗਾ।
9. ਪ੍ਰਸ਼ਨ ਪੱਤਰ ਨੂੰ ਡਾਊਨਲੋਡ ਕਰਨ ਤੋਂ ਬਾਅਦ ਸਬੰਧਤ ਪਾਸਵਰਡ ਕੋਡ (Security Key) ਦੀ ਜ਼ਰੂਰਤ ਹੋਵੇਗੀ ਜੇ ਕਿ ਕੋਆਰਡੀਨੇਟਰ ਸਬੰਧਤ ਕਾਲਜ ਦੇ ਚੀਫ ਕੋਆਰਡੀਨੇਟਰ/ਪ੍ਰਿੰਸੀਪਲ ਨਾਲ ਸੰਪਰਕ ਕਰਕੇ ਮੰਗਵਾਏਗਾ ਤਾਂ ਜੇ ਪ੍ਰਸ਼ਨ ਪੱਤਰ ਖੁਲ੍ਹੇ (Open) ਸਕੇ ਅਤੇ ਉਪਰੰਤ ਪ੍ਰਿੰਟ ਕੀਤਾ ਜਾ ਸਕੇ।
10. ਪ੍ਰਿੰਟਿੰਗ ਕੇਂਦਰ ਦੇ ਕੰਟਰੋਲਰ ਪ੍ਰਿੰਟਿੰਗ (ਸਬੰਧਤ ਕਾਲਜ ਦੇ ਚੀਫ ਕੋਆਰਡੀਨੇਟਰ/ਪ੍ਰਿੰਸੀਪਲ) ਦੇ ਮੇਬਾਇਲ (SMS ਰਾਹੀਂ) ਅਤੇ ਈਮੇਲ ਤੇ Security Key ਪਾਸਵਰਡ ਭੇਜਿਆ ਜਾਵੇਗਾ ਅਤੇ Security Key ਪਾਸਵਰਡ ਪ੍ਰਿੰਟਿੰਗ ਸੈਲ ਦੇ ਕੋਆਰਡੀਨੇਟਰ ਵਲੋਂ ਭਰਨ ਨਾਲ ਪ੍ਰਸ਼ਨ ਪੱਤਰ ਡਾਊਨਲੋਡ ਕੀਤਾ ਜਾਵੇਗਾ ਅਤੇ ਉਪਰੰਤ ਪ੍ਰਸ਼ਨ ਪੱਤਰ ਖੁਲ੍ਹੇ (Open) ਜਾਵੇਗਾ, ਜਿਸਦਾ ਆਨਲਾਈਨ ਸਿਸਟਮ ਵਿੱਚ TAB -> Question paper download ਤੇ ਹੀ ਮੁਹੱਈਆਂ ਕਰਵਾਇਆ ਜਾਵੇਗਾ।
11. ਸਬੰਧਤ ਕੋਰਸ/ਵਿਸ਼ੇ ਦਾ ਪ੍ਰਸ਼ਨ ਪੱਤਰ PDF ਫਾਈਲ ਵਿੱਚ ਹੋਵੇਗਾ। PDF ਫਾਈਲ ਵਿੱਚ ਪਹਿਲਾ ਸਬੰਧਤ ਵਿਸ਼ੇ ਦਾ English version ਦਾ ਪੇਪਰ ਹੋਵੇਗਾ ਅਤੇ ਬਾਅਦ ਵਿੱਚ Punjabi version ਦਾ ਪੇਪਰ ਹੋਵੇਗਾ। ਇਸ PDF ਫਾਈਲ ਵਿੱਚੋਂ ਜਿਸ ਵੀ version (English/Punjabi) ਦੇ ਸਬੰਧਤ ਕੋਰਸ/ਵਿਸ਼ੇ ਦੀ ਜ਼ਰੂਰਤ ਉਸ ਸੈਸ਼ਨ ਲਈ ਹੋਵੇਗੀ, ਕੋਆਰਡੀਨੇਟਰ ਵਲੋਂ ਉਹ ਹੀ version ਦਾ ਪ੍ਰਸ਼ਨ ਪੱਤਰ ਪ੍ਰਿੰਟ ਕੀਤਾ ਜਾਵੇਗਾ।

12. ਪ੍ਰਿੰਟਿੰਗ ਸੈਲ ਦੇ ਕੋਆਰਡੀਨੇਟਰ ਨੂੰ ਪ੍ਰਿੰਟ ਕੀਤੇ ਜਾਣ ਵਾਲੇ ਪ੍ਰਸ਼ਾਸਨ ਪੱਤਰਾਂ ਦੀ ਕੋਰਸ ਅਨੁਸਾਰ ਅਤੇ ਸਬੰਧਤ ਪ੍ਰਿੰਟਿੰਗ ਦੀ ਗਿਣਤੀ ਪ੍ਰੀਖਿਆ ਕੇਂਦਰ ਦੇ ਸੁਪਰਫੋਟ ਵਲੋਂ ਘੱਟੋ-ਘੱਟ 2 ਦਿਨ ਪਹਿਲਾਂ ਦਿੱਤੀ ਜਾਵੇਗੀ।
13. ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਗਿਣਤੀ (ਪ੍ਰੀਖਿਆ ਵਿੱਚ *Appeal* ਹੋਣ ਵਾਲੇ) ਮਿਤੀ ਅਨੁਸਾਰ ਆਨਲਾਈਨ ਸਿਸਟਮ ਦੇ ਲੇਗਿਨ ਵਿੱਚ ਮੁਹੱਈਆਂ ਕਰਵਾਈ ਜਾਵੇਗੀ। ਸਬੰਧਤ ਪ੍ਰੀਖਿਆ ਕੇਂਦਰ ਨੂੰ ਜੇਕਰ ਕੋਈ ਹੋਰ ਪੇਪਰ ਚਾਹੀਦਾ ਹੈ ਜੋ ਕਿ ਲੇਗਿਨ ਵਿੱਚ ਮੌਜੂਦ ਨਹੀਂ ਹੈ, ਇਸ ਸਬੰਧੀ ਪ੍ਰਿੰਟਿੰਗ ਸੈਲ ਦੇ ਕੋਆਰਡੀਨੇਟਰ ਵਲੋਂ ਯੂਨੀਵਰਸਿਟੀ ਨੂੰ ਪ੍ਰੀਖਿਆ ਸ਼ਾਖਾ ਦੇ ਈ-ਮੇਲ ਅਤੇ ਫੇਨ ਨੰਬਰ ਦੇਨਾਂ ਤੋਂ (Exam Branch (Helpline): 0175-5082367 (Landline), 95307-41524 (Mobile), Email: [coepsou@psou.ac.in](mailto:coepsou@psou.ac.in)) ਸੰਪਰਕ ਕਰਕੇ ਸੂਚਿਤ ਕੀਤਾ ਜਾਵੇਗਾ (ਜਿਸ ਦੀ ਜਾਣਕਾਰੀ ਸਬੰਧਤ ਪ੍ਰੀਖਿਆ ਕੇਂਦਰ ਦੇ ਕੰਟਰੋਲਰ/ਸਬੰਧਤ ਕਾਲਜ ਦੇ ਪ੍ਰਸ਼ੰਸਕ ਨੂੰ ਵੀ ਕੋਆਰਡੀਨੇਟਰ ਵਲੋਂ ਤੇਜ਼ੀ ਜਾਵੇਗੀ)। ਸੂਚਿਤ ਕਰਨ ਸਮੇਂ ਆਪਣਾ ਮੇਬਾਇਲ ਨੰਬਰ ਅਤੇ ਨਾਮ ਕੋਆਰਡੀਨੇਟਰ ਵਲੋਂ ਜ਼ਰੂਰ ਲਿਖਿਆ ਜਾਵੇ। ਸੂਚਿਤ ਨਾ ਕਰਨ ਦੀ ਸੂਰਜ ਵਿੱਚ ਸਾਰੀ ਜ਼ਿੰਮੇਵਾਰੀ ਸਬੰਧਤ ਪ੍ਰੀਖਿਆ ਕੇਂਦਰ ਦੇ ਸੁਪਰਫੋਟ ਅਤੇ ਕੋਆਰਡੀਨੇਟਰ ਪ੍ਰਿੰਟਿੰਗ ਸੈਲ ਦੀ ਹੋਵੇਗੀ।
14. ਪ੍ਰਿੰਟਿੰਗ ਸੈਲ ਵਿੱਚ ਹੇਠ ਲਿਖੇ ਸਟਾਫ ਮੈਬਰ ਹੀ ਜਾ ਸਕਦੇ ਹਨ:
- ਪ੍ਰੀਖਿਆ ਕੇਂਦਰ ਦਾ ਕੰਟਰੋਲਰ (ਚੀਫ ਕੋਆਰਡੀਨੇਟਰ/ਪ੍ਰਸ਼ੰਸਕ)
  - ਪ੍ਰਿੰਟਿੰਗ ਸੈਲ ਦਾ ਕੋਆਰਡੀਨੇਟਰ
  - ਫਲਾਈਗ ਸਕਿਊਰਿਟੀ ਮੈਬਰ (ਯੂਨੀਵਰਸਿਟੀ ਵਲੋਂ ਨਾਮਜ਼ਦ ਕੀਤਾ)
  - ਪ੍ਰੀਖਿਆ ਕੇਂਦਰ ਦਾ ਸੁਪਰਫੋਟ (ਪ੍ਰਸ਼ਾਸਨ ਪੱਤਰ ਪ੍ਰਾਪਤ ਕਰਨ ਸਮੇਂ- ਸਵੇਰੇ ਅਤੇ ਸ਼ਾਮ ਦੇ ਸੈਸ਼ਨ ਲਈ)
  - ਪ੍ਰਿੰਟਿੰਗ ਸੈਲ ਦੇ ਕਪਿਊਟਰ ਓਪਰੇਟਰ, ਫੋਟੋ ਕਾਪੀ ਓਪਰੇਟਰ ਅਤੇ ਹੈਲਪਰ ਤੋਂ ਬਿਨਾਂ ਕੋਈ ਹੋਰ ਮੈਬਰ ਪ੍ਰਿੰਟਿੰਗ ਸੈਲ ਵਿੱਚ ਨਹੀਂ ਜਾ ਸਕਦਾ। ਪ੍ਰਿੰਟਿੰਗ ਸੈਲ ਸਬੰਧੀ ਕਾਲਜ ਦੇ ਸਟਾਫ ਦੀ ਡਿਊਟੀ ਦਾ ਦਫਤਰੀ ਹੁਕਮ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਘੱਟੋ-ਘੱਟ ਇੱਕ ਦਿਨ ਪਹਿਲਾਂ ਲੋਕਲ ਕੰਟਰੋਲਰ (ਸੰਬੰਧਤ ਕਾਲਜ ਚੀਫ ਕੋਆਰਡੀਨੇਟਰ/ਪ੍ਰਸ਼ੰਸਕ) ਵਲੋਂ ਜਾਰੀ ਹੋਣਾ ਚਾਹੀਦਾ ਹੈ।
  - ਜੇਕਰ ਮੈਨ ਪਾਵਰ ਵਿੱਚ ਕੋਈ ਵਾਧਾ ਕੀਤਾ ਜਾਂਦਾ ਹੈ ਤਾਂ ਉਸਦਾ ਦਫਤਰੀ ਹੁਕਮ ਜਾਰੀ ਕੀਤਾ ਜਾਵੇ।
15. ਪ੍ਰਿੰਟਿੰਗ ਸੈਲ ਵਿੱਚ ਹਾਜ਼ਰੀ ਰਜਿਸਟਰ ਅਤੇ ਵਿਜ਼ਟਰ ਰਜਿਸਟਰ ਲਗਾਇਆ ਜਾਵੇ, ਜਿਸ ਵਿੱਚ ਹਰ ਸਟਾਫ ਮੈਬਰ ਦੇ Enter ਹੋਣ ਦਾ ਕਾਰਨ ਅਤੇ ਜਾਣ ਦਾ ਸਮਾਂ (ਸਮੇਤ ਹਸਤਾਖਰ) ਦਰਜ ਹੋਣਾ ਚਾਹੀਦਾ ਹੈ।
16. ਯੂਨੀਵਰਸਿਟੀ ਵਲੋਂ ਪ੍ਰੀਖਿਆ ਵਿੱਚ ਹਾਜ਼ਰ ਵਿਦਿਆਰਥੀਆਂ ਦੀ ਉੱਤਰ-ਕਾਪੀਆਂ ਦੇ ਲੜੀ ਨੰਬਰ ਅਤੇ ਰੋਜ਼ਾਨਾ ਵਿਦਿਆਰਥੀਆਂ ਦੀ ਹਾਜ਼ਰੀ ਰਿਪੋਰਟ ਸੁਪਰਫੋਟ ਦੇ ਲੇਗਿਨ ਰਾਹੀਂ ਆਨਲਾਈਨ ਅਪਲੋਡ ਕੀਤੀ ਜਾ ਸਕੇਗੀ ਜਿਸ ਦਾ ਕਿ ਰੋਜ਼ਾਨਾ ਦਾ ਚਲਾਨ (ਸਵੇਰ ਅਤੇ ਸ਼ਾਮ ਦੇ ਸੈਸ਼ਨ ਲਈ) ਸੁਪਰਫੋਟ ਦੇ ਲੇਗਿਨ ਵਿੱਚੋਂ ਹੀ ਪ੍ਰਿੰਟ ਕੀਤਾ ਜਾਵੇਗਾ। ਪ੍ਰੀਖਿਆ ਕੇਂਦਰ ਦੇ ਸੁਪਰਫੋਟ ਵਲੋਂ ਰੋਜ਼ਾਨਾ ਪੇਪਰ ਹੋਣ ਤੋਂ ਬਾਅਦ ਹਾਜ਼ਰੀ ਸ਼ੀਟ ਦੀ ਹਾਰਡ ਕਾਪੀ ਪ੍ਰਿੰਟਿੰਗ ਸੈਲ ਕੋਆਰਡੀਨੇਟਰ ਨੂੰ ਦੇਣੀ ਹੋਵੇਗੀ। ਸਬੰਧਤ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਕੋਆਰਡੀਨੇਟਰ ਅਤੇ ਸੁਪਰਫੋਟ ਪ੍ਰੀਖਿਆ ਨੂੰ ਤਾਲਮੇਲ ਕਰਨ ਦੀ ਜ਼ਰੂਰਤ ਹੋਵੇਗੀ।

17. ਉਪਰੋਕਤ ਪਾਵਰਾਂ ਯੂਨੀਵਰਸਿਟੀ ਵਲੋਂ ਕੋਆਰਡੀਨੇਟਰ (ਪ੍ਰਿੰਟਿੰਗ ਸੈਲ) ਨੂੰ ਪ੍ਰੀਖਿਆ ਸੁਚਾਰੂ ਦੰਗ ਨਾਲ ਚਲਾਉਣ ਲਈ ਦਿੱਤੀਆਂ ਗਈਆਂ ਹਨ। ਜੇਕਰ ਕਿਸੇ ਕੋਆਰਡੀਨੇਟਰ (ਪ੍ਰਿੰਟਿੰਗ ਸੈਲ) ਵਲੋਂ ਇਸ ਦਾ ਦੁਰਉਪਯੋਗ ਕੀਤਾ ਜਾਂਦਾ ਹੈ ਜਾਂ ਭਿਮੂਟਾਚਾਰੀ ਪਾਇਆ ਜਾਂਦਾ ਹੈ ਤਾਂ ਯੂਨੀਵਰਸਿਟੀ ਵਲੋਂ ਉਸ ਨੂੰ ਡਿਊਟੀ ਤੋਂ ਫਾਰਗ ਕੀਤਾ ਜਾ ਸਕਦਾ ਹੈ। ਇਨਕੁਆਰੀ ਦੇਰਾਨ ਦੇਸੀ ਪਾਏ ਜਾਣ ਵਾਲੇ ਕੋਆਰਡੀਨੇਟਰ ਵਿਚੁੱਪ ਯੂਨੀਵਰਸਿਟੀ ਅਨੁਸਾਰਨੀ ਕਾਰਵਾਈ ਕੀਤੀ ਜਾਵੇਗੀ।
18. ਪ੍ਰੀਖਿਆ ਕੰਡਕਟ ਕਰਵਾਉਣ ਦਾ ਸਮਾਂ ਹੇਠ ਲਿਖੇ ਅਨੁਸਾਰ ਹੈ:

Morning Session: 9.30 a.m to 12.30 p.m.

Evening Session: 1.30 p.m. to 4.30 p.m.

ਉਪਰੋਕਤ ਹਦਾਇਤਾਂ ਦੀ ਲਗਾਤਾਰਤਾ ਵਿੱਚ ਹੋਰ ਹਦਾਇਤਾਂ ਯੂਨੀਵਰਸਿਟੀ ਵਲੋਂ ਸਮੇਂ-ਸਮੇਂ ਤੇ Email/Whatsapp (ਕਾਲਜ ਦੇ ਗ਼ਰੁੱਪਾਂ) ਰਾਹੀਂ ਅਤੇ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਵੈਬਲਿੰਕ [https://psou.ac.in/exam\\_notices](https://psou.ac.in/exam_notices) ਤੇ ਹੀ ਦਿੱਤੀਆਂ ਜਾਣਗੀਆਂ। ਕਿਸੇ ਤਕਨੀਕੀ ਕਾਰਨਾਂ ਕਰਕੇ ਯੂਨੀਵਰਸਿਟੀ ਵੈਬਸਾਈਟ ਦੇ ਬੰਦ ਹੋ ਜਾਣ ਕਾਰਨ ਘੱਟੋ-ਘੱਟ 1 ਘੰਟਾ ਇੰਤਜ਼ਾਰ ਕੀਤਾ ਜਾਵੇ।

ਨੋਟ: ਇਸ ਤੋਂ ਇਲਾਵਾ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਪ੍ਰੀਖਿਆ ਕੇਂਦਰ ਦੇ ਸੁਪਰਡੈਟ ਨੂੰ ਜਾਰੀ ਕੀਤੀਆਂ ਹਦਾਇਤਾਂ ਕੋਆਰਡੀਨੇਟਰ ਪ੍ਰਿੰਟਿੰਗ ਸੈਲ ਵਲੋਂ ਪੜ੍ਹੇ ਲਈਆ ਜਾਣ।



ਕੰਟਰੋਲਰ ਪ੍ਰੀਖਿਆਵਾਂ

ਕਾਪੀ:

ਸਮੂਹ ਕਾਲਜਾਂ (ਪ੍ਰੀਖਿਆ ਕੇਂਦਰ ਦੇ ਸੁਪਰਡੈਟ, ਡਿਪਟੀ ਸੁਪਰਡੈਟ, ਕੰਟਰੋਲਰ/ਪ੍ਰਿੰਸੀਪਲ/ਚੀਫ ਕੋਆਰਡੀਨੇਟਰ, ਕੋਆਰਡੀਨੇਟਰ-ਪ੍ਰਿੰਟਿੰਗ ਸੈਲ)